



GANANOQUE

ਗੈਨਾਨੋਕੁਏ ਸ਼ਹਿਰ

www.townofgananoque.ca

ਥਾਉਜ਼ੈਂਡ ਆਇਲੈਂਡਜ਼ (1000 Islands) ਦੇ ਵਿਚਕਾਰਲੇ ਭਾਗ ਵਿਚ ਸਥਿਤ ਗੈਨਾਨੋਕੁਏ (Gananoque) ਨੂੰ ਪੂਰਬੀ ਓਨਟਾਰੀਓ (Eastern Ontario) ਦਾ ਸਭ ਤੋਂ ਸ਼ਾਨਦਾਰ ਪਾਣੀ ਦਾ ਕਿਨਾਰਾ ਸਮਝਿਆ ਜਾਂਦਾ ਹੈ। ਸਚਮੁਚ ਇਹ ਥਾਂ ਯਾਤਰੀਆਂ, ਕੰਪਨੀਆਂ ਅਤੇ ਵਾਸੀਆਂ ਲਈ ਵਿਸ਼ਵ ਸਤਰ ਦੀ ਮੰਜ਼ਿਲ ਬਣ ਗਈ ਹੈ।



ਗੈਨਾਨੋਕੁਏ ਵਿਚ ਵਿਕਾਸ ਹੋ ਰਿਹਾ ਹੈ ਅਤੇ ਇੱਥੇ ਅਜਿਹਾ ਵਾਤਾਵਰਨ ਬਣ ਰਿਹਾ ਹੈ ਜੋ ਨਵੀਂ ਕਾਢ ਦੇ ਦਲੇਰੀ ਵਾਲੇ ਕੰਮਾਂ ਦੀ ਤਿਆਰੀ ਅਤੇ ਵਿਸਤਾਰ ਵਿਚ ਮਦਦ ਕਰਦਾ ਹੈ। ਇੱਥੋਂ ਦੇ ਭਾਈਚਾਰੇ ਦੇ ਖੁਸ਼ਹਾਲ ਹੋਣ ਦਾ ਮੁੱਖ ਕਾਰਨ ਭਾਈਚਾਰੇ ਦੇ ਵਿਕਾਸ ਵਿਚ ਨਿਵੇਸ਼ ਹੋਣਾ ਹੈ ਜਿਸ ਕਰਕੇ ਜੀਵਨ ਦੀ ਗੁਣਵੱਤਾ ਲਗਾਤਾਰ ਬਿਹਤਰ ਹੁੰਦੀ ਜਾ ਰਹੀ ਹੈ। ਸਥਿਤੀ ... ਸਥਿਤੀ... ਸਥਿਤੀ

ਗੈਨਾਨੋਕੁਏ ਜਿਸ ਥਾਂ ਤੇ ਮੌਜੂਦ ਹੈ ਉਹ ਕਾਰੋਬਾਰ ਲਈ ਬੜੀ ਲਾਹੇਵੰਦ ਹੈ।

ਗੈਨਾਨੋਕੁਏ ਇੱਕ ਅਜੇਹੀ ਮਾਰਕੀਟ ਦੇ ਕੇਂਦਰ ਵਿਚ ਸਥਿਤ ਹੈ ਜਿਸ ਵਿਚ 12 ਮਿਲੀਅਨ ਖਪਤਕਾਰ ਸ਼ਾਮਲ ਹਨ ਅਤੇ ਉੱਤਰੀ ਅਮਰੀਕਾ ਦਾ ਅੱਧੇ ਤੋਂ ਵੱਧ ਉਦਯੋਗ ਇੱਕ ਦਿਨ ਤੋਂ ਘੱਟ ਯਾਤਰਾ ਦੀ ਦੂਰੀ ਤੇ ਹਨ। ਇੱਥੇ ਮੌਜੂਦ ਕੰਪਨੀਆਂ ਨੂੰ ਕੈਨੇਡਾ ਦੇ ਤਿੰਨ ਵੱਡੇ ਸ਼ਹਿਰਾਂ ਦੇ ਨਜ਼ਦੀਕ ਹੋਣ ਅਤੇ ਯੂਨਾਇਟਿਡ ਸਟੇਟਸ ਤਕ ਆਸਾਨੀ ਨਾਲ ਪਹੁੰਚ ਸਕਣ ਦਾ ਲਾਭ ਪ੍ਰਾਪਤ ਹੈ। ਜ਼ਿਆਦਾ ਜ਼ੋਰ ਚੀਜ਼ਾਂ ਦੇ ਉਤਪਾਦਨ ਤੇ ਹੈ, ਅਤੇ ਬਾਕੀ ਲੋਕ ਟੂਰਿਜ਼ਮ ਅਤੇ ਸੇਵਾ ਅਧਾਰਤ ਕੰਮਾਂ ਵਿਚ ਰੁਝੇ ਹੋਏ ਹਨ। ਇਸ ਖੇਤਰ ਦੀ ਆਰਥਕ ਵਿਵਸਥਾ ਮਜ਼ਬੂਤ ਹੈ ਅਤੇ ਲਗਾਤਾਰ ਅੱਗੇ ਵਧ ਰਹੀ ਹੈ ਜੋ ਇੱਕ ਤਰਫੋਂ ਨਿਪੁੰਨ ਕਾਰੀਗਰਾਂ ਦੇ ਬਿਹਤਰੀਨ ਸ੍ਰੋਤ ਵਜੋਂ ਕੰਮ ਕਰਦੀ ਹੈ ਅਤੇ ਦੂਜੇ ਪਾਸਿਉਂ ਤੁਹਾਡੇ ਉਤਪਾਦਾਂ ਅਤੇ ਸੇਵਾਵਾਂ ਲਈ ਚੰਗੀ ਮਾਰਕੀਟ ਪ੍ਰਦਾਨ ਕਰਦੀ ਹੈ।

ਆਉ, ਅਸੀਂ ਤੁਹਾਨੂੰ ਤੁਹਾਡੇ ਬਿਜ਼ਨਸ ਅਤੇ ਜੀਵਨ ਦੀ ਗੁਣਵੱਤਾ ਵਿਚ ਪੈਸਾ ਲਗਾਉਣ ਵਿਚ ਮਦਦ ਕਰੀਏ!

- ਕੁੱਲ ਆਬਾਦੀ: 5,159 (Statistics Canada 2016 Census)
- ਜਨਵਰੀ ਵਿਚ ਔਸਤ ਤਾਪਮਾਨ: -10 °C (14 °F)
- ਜੁਲਾਈ ਵਿਚ ਔਸਤ ਤਾਪਮਾਨ: 25 °C (77 °F)
- ਔਸਤ ਸਾਲਾਨਾ ਵਰ੍ਹਣ (ਮੀਂਹ, ਬਰਫ ਆਦਿ): 22 mm rain, 5.3 inches snow
- ਔਸਤ ਪਰਿਵਾਰਕ ਆਮਦਨੀ: \$85,838
- ਬੇਰੁਜ਼ਗਾਰੀ ਦੀ ਔਸਤ ਦਰ: 5-6 %
- ਹਾਈ ਸਕੂਲ ਪਾਸ ਬਾਲਗ ਵਿਅਕਤੀ: 1,380
- ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਵਾਲੇ ਬਾਲਗ: 2,030
- 2 ਬੈਂਡਰੂਮ ਵਾਲੇ ਅਪਾਰਟਮੈਂਟ ਦਾ ਮਹੀਨੇ ਦਾ ਔਸਤ ਕਿਰਾਇਆ: \$861
- ਔਸਤ 3 ਬੈਂਡਰੂਮ ਵੱਖ ਬੰਗਲਾ: \$266,361



ਵਧੇਰੇ ਜਾਣਕਾਰੀ:

Amanda Trafford, ਆਰਥਿਕ ਵਿਕਾਸ ਮੈਨੇਜਰ
ਗੈਨਾਨੋਕੁਏ ਸ਼ਹਿਰ

30 King Street, Box 100; Gananoque, Ontario K7G 2T6 Canada
613-382-2149 ext. 127 / businesscoordinator@gananoque.ca